

TO

Dated: 31.01.2019


BSE LTD.  
FLOOR 25, FEROZE JEEJEEBHOY TOWERS  
DALAL STREET ,  
MUMBAI- 400001

Reg: Submission of Newspaper Copy of notice of Board Meeting

Dear Sir,

Please find enclosed herewith newspapers clippings of notice of the Board Meeting for consideration of Unaudited Financial Results for Third Quarter/ Nine Months ended and other matters as published in Desh Sevak and Financial Express.

Thanking You,  
Yours faithfully  
For BCL Industries Limited  
(Formerly Known as BCL Industries & infrastructures Limited)



Sat Narain Goyal  
Whole time Director  
DIN :00050643

## ISHAN DYES & CHEMICALS LIMITED

CIN: L24110GJ1993PLC020737

Regd. Office: 18, G.I.D.C Estate, Phase - 1, Vatva, Ahmedabad - 382445,  
Gujarat, INDIA Phone: 079-25832144/25893607 | Fax: 079-25833643  
Website: www.ishandyes.com | E-mail: ishandyes@yahoo.com



### NOTICE

Pursuant to the Regulation 29 read with Regulation 47 of the SEBI (Listing Obligations and Disclosure Requirements) Regulations, 2015, Notice is hereby given that the meeting of the Board of Directors of the Company will be held on Monday, 11 th February, 2019 at registered office of the Company to consider and approve, inter alia, Un-Audited Standalone Financial Results of the Company for the quarter and nine months ended on 31 st December, 2018.

This information is also available on the website of the Company at www.ishandyes.com and on the website of the Stock Exchange where shares of the Company are listed at www.bseindia.com .

For **Ishan Dyes and Chemicals Ltd**  
Sd/-

Piyushbhai Natvarlal Patel  
Managing Director

Date : 30<sup>th</sup> January, 2019  
Place : Ahmedabad

DIN - 00450807

## THIRANI PROJECTS LIMITED

Regd. Office : Subol Dutt Building, 13, Brabourne Road, Mezzanine Floor,  
Kolkata- 700 001, (W.B.), India, Telephone : 033 2231 5686,  
E-mail : info@thiraniprojects.com, Website : www.thiraniprojects.com  
CIN : L45209WB1983PLC036538

### STATEMENT OF UN-AUDITED STANDALONE FINANCIAL RESULTS FOR THE QUARTER AND NINE MONTHS ENDED DECEMBER 31, 2018. (Rs. in Lakhs)

PARTICULARS	Quarter ended Dec. 31, 2018	Nine months ended Dec. 31, 2018	Quarter ended Dec. 31, 2017	Year ended March 31, 2018
	(Un-Audited)	(Un-Audited)	(Un-Audited)	(Audited)
Total income from operations (net)	125.616	224.559	231.936	267.018
Net Profit / (Loss) from ordinary activities after tax	-37.530	-29.057	11.609	33.288
Net Profit / (Loss) for the period after tax (after Extraordinary items)	-37.530	-29.057	11.609	33.288
Equity Share Capital	2021.288	2021.288	2021.288	2021.288
Reserves (excluding Revaluation Reserve as shown in the Balance Sheet of Previous year)	0.000	0.000	0.000	96.835
Earnings Per Share (before extraordinary items) (of Rs. 10/- each)				
Basic :	-0.186	-0.144	0.057	0.165
Diluted :	-0.186	-0.144	0.057	0.165
Earnings Per Share (after extraordinary items) (of Rs. 10/- each)"				
Basic :	-0.186	-0.144	0.057	0.165
Diluted :	-0.186	-0.144	0.057	0.165

#### NOTE :

The above is an extract of the detailed format of Standalone Unaudited Financial Results for the Quarter and Nine Months ended 31.12.2018 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Financial Results for the Quarter and Nine Months ended 31.12.2018 is available on the Company's and Stock Exchange websites.

Company's website : <http://www.thiraniprojects.com/financial-result.php>

BSE Limited : [www.bseindia.com](http://www.bseindia.com)

#### NOTES :

1) The said financial results were reviewed by the Audit Committee and were thereafter approved by the Board of Directors of the Company at their respective meetings held on 30th , January 2019.

2) In accordance with the requirements under Regulation 33 of the SEBI (Listing Obligations and Disclosure Requirements) Regulations, 2015, the Statutory Auditors have performed a limited review of the financial results of Thirani Projects Limited for the quarter and nine months ended 31st December 2018. There are no qualifications in the limited review report issued for the said period.

For and on behalf of the Board of  
**Thirani Projects Limited**  
SD/-  
**UTPAL DEY**

## BCL INDUSTRIES LIMITED

(Formerly known as BCL INDUSTRIES & INFRASTRUCTURES LIMITED)  
Regd. Office: Hazi Rattan Link Road, P. Box No. 71, Bathinda - 151 001 (Punjab)  
Phone: 0164-2240443, Email: cs\_bcl@mittalgroup.co.in CIN: L24231PB1976PLC003624

### NOTICE

Notice Pursuant to Regulation 29 read with Regulation 47 of the Securities and Exchange Board of India (Listing Obligations and Disclosure Requirements) Regulations, 2015 (Listing Regulations) is hereby given that a Meeting of the Board of Directors of the Company is scheduled to be held on Friday, the 08<sup>th</sup> day of February, 2019 at Regd. Office, inter alia, to consider and approve unaudited financial results of the Company for third quarter/nine months ended 31<sup>st</sup> December, 2018 and other matters. Further in accordance with SEBI (Prohibition of Insider Trading) Regulation, 2015 read with Company's Code of Conduct to Regulate, Monitor and Report Trading by Insiders, the "Trading Window" for dealing in the Equity shares of the Company shall remain closed for the purpose of Consideration of Unaudited Financial Results with immediate effect till 48 hours after announcement of the results to Stock Exchange (BSE) (both days inclusive). The said notice is also available on the website of the Company [www.bcl.ind.in](http://www.bcl.ind.in) and on the website of BSE India Ltd. at [www.bseindia.com](http://www.bseindia.com).

For **BCL Industries Limited**  
(Formerly Known as BCL Industries & Infrastructures Ltd.)  
Sd/-

(RAJINDER MITTAL)  
Managing Director

Dated : 28.01.2019  
Place : Bathinda

## MANGALAM INDUSTRIAL FINANCE LIMITED

Regd. Office : Subol Dutt Building, 13, Brabourne Road, Mezzanine Floor,  
Kolkata 700 001, (W.B.), Telephone : 033 2231 5686,  
E-mail : mifl@miflindia.com, Website : www.miflindia.com  
CIN : L65993WB1983PLC035815

### STATEMENT OF UN-AUDITED STANDALONE FINANCIAL RESULTS FOR THE QUARTER AND NINE MONTHS ENDED DECEMBER 31, 2018. (Rs. in Lakhs)

PARTICULARS	Quarter ended Dec. 31, 2018	Nine months ended Dec. 31, 2018	Quarter ended Dec. 31, 2017	Year ended March 31, 2018
	(Un-Audited)	(Un-Audited)	(Un-Audited)	(Audited)
Total income from operations (net)	193.845	330.650	368.347	700.925
Net Profit / (Loss) from ordinary activities after tax	-94.755	-46.376	131.336	29.247
Net Profit / (Loss) for the period after tax (after Extraordinary items)	-94.755	-46.376	131.336	29.247
Equity Share Capital	9616.435	9616.435	9616.435	9616.435
Reserves (excluding Revaluation Reserve as shown in the Balance Sheet of Previous year)	0.000	0.000	0.000	7.666
Earnings Per Share (before extraordinary items) (of Re. 1/- each)				
Basic :	-0.010	-0.005	0.014	0.003
Diluted :	-0.010	-0.005	0.014	0.003
Earnings Per Share (after extraordinary items) (of Re. 1/- each)				
Basic :	-0.010	-0.005	0.014	0.003
Diluted :	-0.010	-0.005	0.014	0.003

#### NOTE :

The above is an extract of the detailed format of Standalone Unaudited Financial Results for the Quarter and Nine Months ended 31.12.2018 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Financial Results for the Quarter and Nine Months ended 31.12.2018 is available on the Company's and Stock Exchange websites.

Company's website : <http://www.miflindia.com/investor.html>

BSE Limited : [www.bseindia.com](http://www.bseindia.com)

#### NOTES :

1) The said financial results were reviewed by the Audit Committee and were thereafter approved by the Board of Directors of the Company at their respective meetings held on 30th , January 2019

2) In accordance with the requirements under Regulation 33 of the SEBI (Listing Obligations and Disclosure Requirements) Regulations, 2015, the Statutory Auditors have performed a limited review of the financial results of Mangalam Industrial Finance Limited for the quarter and nine months ended 31st December 2018. There are no qualifications in the limited review report issued for the said period.

For and on behalf of the Board of



**Dombivali (West) Branch** : 1st Floor, Shiv Palace C.H.S., Shastrinagar,  
Dombivali (West) 421 202, Dist. Thane, INDIA  
Phone: 0251-2493707 / 2488158, E-mail: domwes@bankofbaroda.com

### POSSESSION NOTICE (For Immovable property only)

Whereas, The undersigned being the Authorised Officer of the **Bank of Baroda** under the Securitisation and Reconstruction of Financial Assets and Enforcement of Security Interest (Second) Act, 2002 and in exercise of powers conferred under Section 13(12) read with Rule 3 of the Security Interest (Enforcement) Rules, 2002 issued a **Demand Notice dated 08.02.2017** calling upon the **Borrower Mr. Ramya Nagarajan & Mr. S. Jegan Mohan** to repay the amount mentioned in the notice being **Rs. 35,80,832.00 (Rupees Thirty Five Lacs Eighty Thousand Eight Hundred Thirty Two Only)** as on **07.02.2017** within 60 days from the date of receipt of the said notice.

The borrower and others mentioned hereinabove having failed to repay the amount, notice is hereby given to the borrower and others mentioned hereinabove in particular and to the public in general the Circle officer, Thakurli has taken possession of the property described herein below in exercise of power conferred on him by an order issued by District Magistrate, Thane, in Misc Application No. 359/2018 under section 14 of the said Act on 29.10.2018 & subsequent order issued to Tahsildar Thakurli & handed over possession of the property to the Authorised officer of **Bank of Baroda, Mumbai** on this **January 29, 2019**

The Borrower in particular and the public in general is hereby cautioned not to deal with the property and any dealings with the property will be subject to the charge of **Bank of Baroda** for an amount of **Rs. 35,80,832.00 (Rupees Thirty Five Lacs Eighty Thousand Eight Hundred Thirty Two Only)** as on **07.02.2017** and interest thereon.

**The borrower's attention is invited to sub-section (8) of Section 13 in respect of time available to redeem the secured assets.**

#### Description of the Immovable Property

1. Flat No. 004, Ground Floor, Bldg - Samarth Deep CHS Ltd, Kopar Road, Dombivali West, Thane - 421202.

Sd/-  
Date : 31.01.2019  
Place : Dombivali  
Authorised Officer  
Bank of Baroda, Dombivali (W) Branch

## Proaim Enterprises Limited

Regd. Off: 305, 3rd floor, Krishna Vishal Nagar Housing Society, Marve Road, Mith Chowki, Malad West, Mumbai- 64  
CIN: L51900MH1984PLC0348671  
E-mail: [shreenathcommercialfin@gmail.com](mailto:shreenathcommercialfin@gmail.com)  
Tel.: 9152096140  
Website: [www.shreenathcommercial.com](http://www.shreenathcommercial.com)

### Notice

Notice is hereby given that pursuant to Regulation 29 (1) (a) read with Regulation 47 of the SEBI (Listing Obligations and Disclosure Requirements) Regulation 2015, the Meeting of the Board of Directors of the Company is scheduled to be held on Friday, 8th February, 2019 at 12:30 P.M., inter-alia to consider, review and adopt Quarterly Unaudited Standalone Financial Results for the Quarter ended 31st

For Advertising in  
**EXPRESS CAREERS**

Contact :  
**Mohammed Shaikh**  
Tel.: (Direct)  
67440402  
Mob.: 9867861407

